

Tripura receives first ever inland shipping cargo from Bangladesh

September 03, 2020

ਬੰਗਲਾਦੇਸ਼ ਤੋਂ ਪਹਿਲੇ ਇਨਲੈਂਡ ਸਮੁੰਦਰੀ ਜਹਾਜ਼ ਦਾ ਮਾਲ ਤ੍ਰਿਪੁਰਾ ਪਹੁੰਚਿਆ

3 ਸਤੰਬਰ, 2020

ਦਾਉਕੰਡੀ (ਬੰਗਲਾਦੇਸ਼) - ਸੋਨਮੁਰਾ (ਤ੍ਰਿਪੁਰਾ) ਅੰਦਰੂਨੀ ਜਲ ਮਾਰਗ ਪ੍ਰੋਟੋਕੋਲ ਰੂਟ ਦੇ ਸ਼ੁਰੂ ਹੋਣ ਨਾਲ ਭਾਰਤ ਅਤੇ ਬੰਗਲਾਦੇਸ਼ ਵਿਚਲੇ ਸਬੰਧਾਂ ਨੇ ਅੱਜ ਇਕ ਹੋਰ ਮੀਲ ਪੱਥਰ ਪਾਰ ਕੀਤਾ।

ਸੀਮੈਂਟ ਲਿਆਉਣ ਵਾਲਾ MB ਪ੍ਰੀਮਿਅਰ ਨਾਮ ਦਾ ਬੰਗਲਾਦੇਸ਼ੀ ਸਮੁੰਦਰੀ ਜਹਾਜ਼ 3 ਸਤੰਬਰ, 2020 ਨੂੰ ਦਾਉਕੰਡੀ ਤੋਂ ਚੱਲਿਆ ਸੀ ਅਤੇ ਗੁਮਟੀ ਨਦੀ ਰਾਹੀਂ 93 ਕਿਲੋਮੀਟਰ ਦਾ ਲਾਂਘਾ ਪਾਰ ਕਰ 5 ਸਤੰਬਰ, 2020 ਨੂੰ ਸੋਨਮੁਰਾ ਪੁੱਜੇਗਾ। ਅੰਦਰੂਨੀ ਜਲ ਮਾਰਗਾਂ ਰਾਹੀਂ ਬੰਗਲਾਦੇਸ਼ ਤੋਂ ਤ੍ਰਿਪੁਰਾ ਤੱਕ ਇਹ ਬਰਾਮਦ ਦੀ ਪਹਿਲੀ ਖੋਪ ਹੋਵੇਗੀ। ਇਹ ਕਾਰਗੋ ਸੋਨਮੁਰਾ ਵਿਖੇ ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਬਿਪਲਾਬ ਕੁਮਾਰ ਦੇਬ ਅਤੇ ਬੰਗਲਾਦੇਸ਼ ਵਿੱਚ ਭਾਰਤ ਦੀ ਹਾਈ ਕਮਿਸ਼ਨਰ ਸ਼੍ਰੀਮਤੀ ਰਿਵਾ ਗਾਂਗੁਲੀ ਦਾਸ ਦੀ ਹਾਜ਼ਰੀ ਵਿੱਚ ਹਾਸਲ ਕੀਤਾ ਜਾਵੇਗਾ।

ਇਸ ਨਵੇਂ ਪ੍ਰੋਟੋਕੋਲ ਰੂਟ ਦੇ ਸ਼ੁਰੂ ਹੋਣ ਸਦਕਾ ਬੰਗਲਾਦੇਸ਼ ਨਾਲ ਸਮੁੱਚੇ ਦੁਵੱਲੇ ਵਪਾਰ ਵਿੱਚ ਵਾਧਾ ਹੋਣ ਤੋਂ ਛੁੱਟ ਆਵਾਜਾਈ ਦਾ ਸਸਤਾ, ਤੇਜ਼, ਸੁਰੱਖਿਅਤ ਅਤੇ ਵਾਤਾਵਰਣ-ਅਨੁਕੂਲ ਸਾਧਨ ਵੀ ਮਿਲੇਗਾ ਅਤੇ ਇਸ ਨਾਲ ਦੋਵਾਂ ਪਾਸਿਆਂ ਦੇ ਸਥਾਨਕ ਸਮੁਦਾਏ ਨੂੰ ਕਾਫੀ ਮਾਲੀ ਲਾਭ ਹੋਵੇਗਾ।

ਭਾਰਤ ਅਤੇ ਬੰਗਲਾਦੇਸ਼ ਵਿਚਾਲੇ 1972 ਵਿੱਚ ਹੋਏ ਪ੍ਰੋਟੋਕੋਲ ਫਾਰ ਇਨਲੈਂਡ ਵਾਟਰ ਟ੍ਰੇਡ ਐਂਡ ਟ੍ਰਾਂਸਿਟ (PIWTT) ਦਾ ਮੰਤਵ ਦੋਵਾਂ ਦੇਸ਼ਾਂ ਵਿਚਾਲੇ, ਖਾਸਕਰ ਭਾਰਤ ਦੇ ਉੱਤਰ ਪੂਰਬੀ ਖੇਤਰ ਨਾਲ, ਅੰਦਰੂਨੀ ਜਲ ਮਾਰਗਾਂ ਰਾਹੀਂ ਸੰਪਰਕ ਪ੍ਰਦਾਨ ਕਰਨਾ, ਅਤੇ ਦੁਵੱਲੇ ਵਪਾਰ ਨੂੰ ਵਧਾਉਣਾ ਸੀ। ਪਿਛਲੇ ਇੱਕ ਸਾਲ ਅੰਦਰ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਪ੍ਰੋਟੋਕੋਲ ਰੂਟਾਂ 'ਤੇ ਲਗਭਗ 35 ਲੱਖ ਮੀਟ੍ਰਿਕ ਟਨ ਮਾਲ ਦੀ ਆਵਾਜਾਈ ਹੋਈ। ਇਸ ਵਿੱਚ 20 ਮਈ, 2020 ਨੂੰ ਹੋਏ ਸੰਸ਼ੋਧਨ ਰਾਹੀਂ PIWTT ਦਾ ਦਾਇਰਾ ਵਧਾਇਆ ਗਿਆ ਹੈ, ਜਿਸ ਨਾਲ ਇਸਦੇ ਅੰਦਰ ਹੋਰ ਰੂਟ ਅਤੇ ਪੋਰਟ ਸ਼ਾਮਲ ਕੀਤੇ ਗਏ ਹਨ। ਗੁਮਟੀ ਨਦੀ (93 ਕਿਲੋਮੀਟਰ) ਦੇ ਸੋਨਮੁਰਾ - ਦਾਉਕੰਡੀ ਖੰਡ ਨੂੰ ਇਸ ਪ੍ਰੋਟੋਕੋਲ ਵਿੱਚ ਸ਼ਾਮਲ ਕਰਨ ਨਾਲ ਤ੍ਰਿਪੁਰਾ ਅਤੇ ਇਸਦੇ ਨਾਲ ਲੱਗਦੇ ਰਾਜਾਂ ਦਾ ਭਾਰਤੀ ਅਤੇ ਬੰਗਲਾਦੇਸ਼ੀ ਆਰਥਿਕ ਕੇਂਦਰਾਂ ਨਾਲ ਸੰਪਰਕ ਵਧੇਗਾ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਹਿੰਟਰਲੈਂਡ ਨੂੰ ਮਦਦ ਮਿਲੇਗੀ।

ਨਵੀਂ ਦਿੱਲੀ

3 ਸਤੰਬਰ, 2020

DISCLAIMER: This is an approximate translation. The original is available in English on MEA's website and may be referred to as the official press release.